



ਡਾਕਟਰੀ ਬੇਸਲਾਈਨ ਯੋਜਨਾ

ਵਿਸ਼ੇਸ਼ ਉਰਜਾ ਲੋੜਾਂ ਵਾਲੇ ਲੋਕਾਂ ਵਾਸਤੇ ਬੱਚਤਾਂ ਅਤੇ ਸੁਰੱਖਿਆ

ਪ੍ਰੋਗਰਾਮ ਦੀ ਰੂਪਰੇਖਾ

PG&E ਦੀ ਡਾਕਟਰੀ ਬੇਸਲਾਈਨ ਯੋਜਨਾ (PG&E's Medical Baseline Program) ਉਹਨਾਂ ਰਿਹਾਇਸ਼ੀ ਗਾਹਕਾਂ ਵਾਸਤੇ ਇੱਕ ਸਹਾਇਤਾ ਯੋਜਨਾ ਹੈ ਜਿਨ੍ਹਾਂ ਦੀਆਂ ਯੋਗਤਾ ਪੂਰੀਆਂ ਕਰਨ ਵਾਲੀਆਂ ਡਾਕਟਰੀ ਹਾਲਤਾਂ ਕਰਕੇ ਵਿਸ਼ੇਸ਼ ਉਰਜਾ ਲੋੜਾਂ ਹੁੰਦੀਆਂ ਹਨ। ਯੋਗਤਾ ਤੁਹਾਡੇ ਘਰ ਵਿਚਲੇ ਕਿਸੇ ਵਿਅਕਤੀ ਦੀਆਂ ਡਾਕਟਰੀ ਹਾਲਤਾਂ ਜਾਂ ਲੋੜਾਂ 'ਤੇ ਆਧਾਰਿਤ ਹੁੰਦੀ ਹੈ, ਨਾ ਕਿ ਆਮਦਨ 'ਤੇ। ਇਸ ਪ੍ਰੋਗਰਾਮ ਵਿੱਚ ਦੋ ਵੱਖ-ਵੱਖ ਕਿਸਮਾਂ ਦੀ ਮਦਦ ਸ਼ਾਮਲ ਹੁੰਦੀ ਹੈ:

- ਤੁਹਾਡੇ ਮਾਸਿਕ ਉਰਜਾ ਬਿੱਲ ਉੱਤੇ ਮੁਕਾਬਲਤਨ ਘੱਟ ਰੇਟ (ਨਿਊਨਤਮ ਰੇਟ 'ਤੇ ਵਾਧੂ ਉਰਜਾ)
- ਕਿਸੇ ਜਨਤਕ ਸਲਾਮਤੀ ਲਈ ਬਿਜਲੀ ਕੱਟ [Public Safety Power Shutoff - (PSPS)] ਤੋਂ ਪਹਿਲਾਂ ਵਾਧੂ ਅਧਿਸੂਚਨਾਵਾਂ

ਯੋਗਤਾ ਪੂਰੀ ਕਰਨ ਵਾਲੀਆਂ ਡਾਕਟਰੀ ਹਾਲਤਾਂ ਅਤੇ ਡੀਵਾਈਸਾਂ ਦੀਆਂ ਉਦਾਹਰਨਾਂ:

- ਮਲਟੀਪਲ ਸਕਲੈਰੋਸਿਸ
- ਦਮਾਂ/ਸਲੀਪ ਐਪਨੀਆ
- ਸਪੈਸ਼ਲ ਹੀਟਿੰਗ/ਘਰ ਠੰਢਾ ਰੱਖਣ ਸੰਬੰਧੀ ਲੋੜਾਂ
- ਰੈਸਪੀਰੇਟਰ
- ਮੋਟਰਯੁਕਤ ਵੀਲਚੇਅਰ
- IPPB/CPAP ਮਸ਼ੀਨਾਂ
- ਹੈਮੋਡਾਇਲਿਸਿਸ ਮਸ਼ੀਨਾਂ



ਯੋਗਤਾ ਪੂਰੀ ਕਰਨ ਵਾਲੀਆਂ ਡਾਕਟਰੀ ਹਾਲਤਾਂ ਅਤੇ ਡੀਵਾਈਸਾਂ ਦੀ ਸੰਪੂਰਨ ਸੂਚੀ ਲਈ, ਦੇਖੋ pge.com/medicalbaseline ਜਾਂ 1-800-743-5000 'ਤੇ ਕਾਲ ਕਰੋ।

ਕਿਸੇ PSPS ਘਟਨਾ ਦੌਰਾਨ ਵਾਧੂ ਅਧਿਸੂਚਨਾਵਾਂ

ਜੇ ਤੀਬਰ ਮੌਸਮ ਕਿਸੇ ਭਾਈਚਾਰੇ ਨੂੰ ਸੇਵਾਵਾਂ ਦੇਣ ਵਾਲੀ ਬਿਜਲੀ ਪ੍ਰਣਾਲੀ ਦੇ ਕਿਸੇ ਭਾਗ ਲਈ ਖਤਰਾ ਬਣਦਾ ਹੈ, ਤਾਂ PG&E ਵਾਸਤੇ ਜਨਤਕ ਸਲਾਮਤੀ ਦੇ ਹਿੱਤ ਵਿੱਚ ਬਿਜਲੀ ਸਪਲਾਈ ਬੰਦ ਕਰਨਾ ਜ਼ਰੂਰੀ ਹੋ ਸਕਦਾ ਹੈ। ਇਸ ਨੂੰ PSPS ਵਜੋਂ ਜਾਣਿਆ ਜਾਂਦਾ ਹੈ।

ਜਦ ਵੀ ਸੰਭਵ ਹੋਵੇ, PG&E ਡਾਕਟਰੀ ਬੇਸਲਾਈਨ ਯੋਜਨਾ ਵਿੱਚ ਭਾਗ ਲੈਣ ਵਾਲੇ ਪਰਿਵਾਰਾਂ ਨੂੰ ਅਜਿਹੀ ਘਟਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਦੌਰਾਨ ਵਾਧੂ ਸੂਚਨਾਵਾਂ ਪ੍ਰਦਾਨ ਕਰਾਉਂਦੀ ਹੈ ਤਾਂ ਜੋ ਉਹਨਾਂ ਨੂੰ ਤਿਆਰੀ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਜੇ ਅਸੀਂ ਫੋਨ, ਲਿਖਤੀ ਸੰਦੇਸ਼ ਜਾਂ ਈਮੇਲ ਰਾਹੀਂ ਤੁਹਾਡੇ ਤੱਕ ਪਹੁੰਚ ਕਰਨ ਦੇ ਅਯੋਗ ਰਹਿੰਦੇ ਹਾਂ, ਤਾਂ ਜਦ ਵੀ ਸੰਭਵ ਹੋਇਆ PG&E ਉਹਨਾਂ ਗਾਹਕਾਂ ਦੇ ਦਰਵਾਜ਼ਿਆਂ 'ਤੇ ਵੀ ਦਸਤਕ ਦੇਣ ਦੀ ਕੋਸ਼ਿਸ਼ ਕਰੇਗੀ ਜੋ ਅਤੀ ਅਹਿਮ ਜੀਵਨ ਬਚਾਊ ਉਪਕਰਨਾਂ ਵਾਸਤੇ ਬਿਜਲੀ 'ਤੇ ਨਿਰਭਰ ਕਰਦੇ ਹਨ।

PG&E ਦੇ ਡਾਕਟਰੀ ਬੇਸਲਾਈਨ ਯੋਜਨਾ ਵਾਸਤੇ ਅਰਜ਼ੀ ਦੇਣਾ ਇਹ ਏਨਾ ਆਸਾਨ ਹੈ ਜਿਵੇਂ 1,2,3!

1 ਆਪਣੀ ਯੋਗਤਾ ਦੀ ਜਾਂਚ ਕਰੋ। ਯੋਗਤਾ ਪੂਰੀ ਕਰਨ ਵਾਲੀਆਂ ਹਾਲਤਾਂ/ਮਸ਼ੀਨਾਂ ਦੀ ਸੰਪੂਰਨ ਸੂਚੀ ਦੀ ਸਮੀਖਿਆ ਕਰੋ ਜੋ pge.com/medicalbaseline 'ਤੇ ਉਪਲਬਧ ਹੈ ਅਤੇ ਇਹ ਪੁਸ਼ਟੀ ਕਰਨ ਲਈ ਕਿਸੇ ਯੋਗਤਾ-ਪ੍ਰਾਪਤ ਡਾਕਟਰੀ ਪ੍ਰੈਕਟੀਸ਼ਨਰ ਨਾਲ ਮਿਲਕੇ ਕੰਮ ਕਰੋ ਕਿ ਤੁਹਾਡੇ ਘਰ ਵਿੱਚ ਪੂਰੇ ਸਮੇਂ ਲਈ ਰਹਿਣ ਵਾਲੇ ਇੱਕ ਵਸਨੀਕ ਨੂੰ ਪਹਿਲਾਂ ਤੋਂ ਚੱਲ ਰਹੀਆਂ ਡਾਕਟਰੀ ਬਿਮਾਰੀਆਂ ਦਾ ਇਲਾਜ ਕਰਨ ਲਈ ਯੋਗਤਾ ਪੂਰੀ ਕਰਨ ਵਾਲੀਆਂ ਡਾਕਟਰੀ ਡੀਵਾਈਸਾਂ ਦੀ ਵਰਤੋਂ ਕਰਨ ਦੀ ਲੋੜ ਹੈ (ਜਾਂ ਉਸਦੀਆਂ ਵਿਸ਼ੇਸ਼ ਹੀਟਿੰਗ/ਕੂਲਿੰਗ ਲੋੜਾਂ ਹਨ)। ਨੋਟ ਕਰੋ ਕਿ ਡਾਕਟਰੀ ਬੇਸਲਾਈਨ ਵਾਸਤੇ ਯੋਗਤਾ ਡਾਕਟਰੀ ਹਾਲਤਾਂ ਉੱਤੇ ਆਧਾਰਿਤ ਹੁੰਦੀ ਹੈ, ਨਾ ਕਿ ਆਮਦਨ 'ਤੇ।

2 ਡਾਕਟਰੀ ਬੇਸਲਾਈਨ ਯੋਜਨਾ ਲਈ ਅਰਜ਼ੀ ਫਾਰਮ ਡਾਊਨਲੋਡ ਅਤੇ ਪ੍ਰਿੰਟ ਕਰਨ ਲਈ ਦੇਖੋ pge.com/medicalbaseline ਜਾਂ ਫਿਰ **1-800-743-5000** 'ਤੇ ਕਾਲ ਕਰੋ ਅਤੇ ਇੱਕ ਫਾਰਮ ਤੁਹਾਨੂੰ ਡਾਕ ਰਾਹੀਂ ਭੇਜਣ ਲਈ ਕਰੋ।

3 ਡਾਕਟਰੀ ਬੇਸਲਾਈਨ ਯੋਜਨਾ ਲਈ ਅਰਜ਼ੀ ਫਾਰਮ ਦੇ ਭਾਗ A ਨੂੰ ਭਰੋ ਅਤੇ ਦਸਤਖਤ ਕਰੋ ਜਿਸ ਵਿੱਚ ਤੁਹਾਡੀ ਤਰਜੀਹੀ ਸੰਪਰਕ ਵਿਧੀ ਵੀ ਸ਼ਾਮਲ ਹੋਵੇ, ਅਤੇ ਯਕੀਨੀ ਬਣਾਓ ਕਿ ਭਾਗ B ਨੂੰ ਕਿਸੇ ਯੋਗਤਾ ਪ੍ਰਾਪਤ ਡਾਕਟਰੀ ਪ੍ਰੈਕਟੀਸ਼ਨਰ ਦੁਆਰਾ ਭਰਿਆ ਜਾਂਦਾ ਹੈ ਅਤੇ ਦਸਤਖਤ ਕੀਤੇ ਜਾਂਦੇ ਹਨ। ਫੇਰ ਇਸਨੂੰ ਇਸ ਪਤੇ 'ਤੇ ਭੇਜ ਦਿਓ:

**PG&E Credit and Records Center
Medical Baseline**
P.O. Box 8329
Stockton, CA 95208

ਕੀ ਬਿਜਲੀ ਦੇ ਕੱਟਾਂ ਦੌਰਾਨ ਸੁਰੱਖਿਅਤ ਰਹਿਣ ਲਈ ਤੁਹਾਡੇ ਕੋਲ ਕੋਈ ਯੋਜਨਾ ਹੈ?



ਆਪਣੀ ਸੰਪਰਕ ਜਾਣਕਾਰੀ ਨੂੰ pge.com/mywildfirealerts 'ਤੇ ਜਾ ਕੇ ਜਾਂ **1-800-743-5000** 'ਤੇ ਕਾਲ ਕਰਕੇ ਅੱਪਡੇਟ ਕਰੋ।



ਕਿਸੇ ਸੰਕਟਕਾਲ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ **ਕੋਈ ਯੋਜਨਾ ਤਿਆਰ ਕਰੋ ਅਤੇ ਇਸਦਾ ਅਭਿਆਸ ਕਰੋ**। ਤਿਆਰੀ ਕਰਨ ਲਈ ਤੁਹਾਡੇ ਵੱਲੋਂ ਉਠਾਏ ਜਾ ਸਕਦੇ ਹੋਰ ਕਦਮਾਂ ਵਾਸਤੇ pge.com/wildfiresafety 'ਤੇ ਜਾਓ।



ਬਿਜਲੀ ਕੱਟਾਂ ਬਾਰੇ ਤਾਜ਼ਾ ਜਾਣਕਾਰੀ ਰੱਖਣ ਲਈ pge.com/outages ਦੇਖੋ।



ਜਨਤਕ ਸਲਾਮਤੀ ਲਈ ਬਿਜਲੀ ਬੰਦ ਕਰਨ ਦੌਰਾਨ ਕਿਰਪਾ ਕਰਕੇ **1-800-743-5002** ਤੋਂ ਮਿਲੀਆਂ ਕਾਲਾਂ ਉਠਾਓ ਅਤੇ/ਜਾਂ ਇਸ ਨੰਬਰ ਤੋਂ ਮਿਲੇ ਸੰਦੇਸ਼ਾਂ ਦਾ ਜਵਾਬ ਦਿਓ। (ਨੁਕਤਾ: ਇਸ ਨੰਬਰ ਨੂੰ ਆਪਣੇ ਫੋਨ ਵਿੱਚ ਰੱਖਿਅਤ ਕਰ ਲਓ)



ਕੀ ਬਿਜਲੀ ਬੰਦ ਹੋਣ ਦੌਰਾਨ ਤੁਹਾਨੂੰ ਵਾਧੂ ਮਦਦ ਦੀ ਲੋੜ ਪਵੇਗੀ? ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਕੋਈ ਅਪੰਗਤਾ ਹੈ ਜਾਂ ਵਾਧੂ ਵਿਸ਼ੇਸ਼ ਲੋੜਾਂ ਹਨ, ਤਾਂ ਕਿਸੇ PSPS ਦੌਰਾਨ 'ਕੈਲੀਫੋਰਨੀਆ ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਲਿਵਿੰਗ ਸੈਂਟਰਜ਼' ਤੁਹਾਡੀ ਮਦਦ ਕਰ ਸਕਦੀ ਹੈ। ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ disabilitydisasteraccess.org ਦੇਖੋ।

COVID-19 ਦੌਰਾਨ ਇੱਕੋ ਥਾਂ ਟਿਕੇ ਰਹਿਣ ਦੀਆਂ ਲੋੜਾਂ ਕਰਕੇ ਅਤੇ ਡਾਕਟਰੀ ਪ੍ਰੈਕਟੀਸ਼ਨਰ ਦੀਆਂ ਬਦਲਦੀਆਂ ਤਰਜੀਹਾਂ ਕਰਕੇ, PG&E ਦੇ ਗਾਹਕ ਡਾਕਟਰੀ ਬੇਸਲਾਈਨ ਯੋਜਨਾ ਵਿੱਚ ਦਾਖਲਾ ਲੈਣ ਲਈ ਆਪਣੀ ਯੋਗਤਾ ਦੀ ਖੁਦ ਤਸਦੀਕ ਕਰ ਸਕਦੇ ਹਨ। ਅਰਜ਼ੀ ਦੇਣ ਵਾਸਤੇ ਕਿਸੇ ਯੋਗਤਾ ਪ੍ਰਾਪਤ ਡਾਕਟਰੀ ਪ੍ਰੈਕਟੀਸ਼ਨਰ ਦੇ ਦਸਤਖਤ ਦੀ ਲੋੜ ਨਹੀਂ ਪਰ ਇੱਕ ਸਾਲ ਤੋਂ ਬਾਅਦ ਪ੍ਰੋਗਰਾਮ ਵਿੱਚ ਬਣੇ ਰਹਿਣ ਲਈ ਇਸ ਦੀ ਲੋੜ ਪੈ ਸਕਦੀ ਹੈ।

ਡਾਕਟਰੀ ਪੇਸ਼ੇਵਰਾਂ ਵਾਸਤੇ ਨੋਟ

ਇੱਕ ਲਾਇਸੈਂਸਸ਼ੁਦਾ ਡਾਕਟਰ, ਨਰਸ ਪ੍ਰੈਕਟੀਸ਼ਨਰ, ਡਾਕਟਰ ਦਾ ਸਹਾਇਕ ਜਾਂ 'ਓਸਟੀਓਪੈਥਿਕ ਈਨਿਸ਼ੀਏਟਿਵ ਐਕਟ' ਦੀ ਤਾਮੀਲ ਕਰਦੇ ਹੋਏ ਲਾਇਸੈਂਸ ਦਿੱਤਾ ਗਿਆ ਕੋਈ ਵਿਅਕਤੀ ਡਾਕਟਰੀ ਬੇਸਲਾਈਨ ਯੋਜਨਾ ਵਾਸਤੇ ਕਿਸੇ ਮਰੀਜ਼ ਦੀ ਯੋਗਤਾ ਦੀ ਪੁਸ਼ਟੀ ਇਹ ਕਹਿੰਦੇ ਹੋਏ ਕਰ ਸਕਦਾ ਹੈ ਕਿ ਉਸ ਨੂੰ ਜੀਵਨ-ਘਾਤਕ ਅਵਸਥਾ ਜਾਂ ਬਿਮਾਰੀ ਹੈ। ਇਹ ਪ੍ਰੋਗਰਾਮ Medicare ਜਾਂ Medi-Cal ਵਰਗੇ ਕਿਸੇ ਵੀ ਹੋਰ ਡਾਕਟਰੀ ਸਹਾਇਤਾ ਪ੍ਰੋਗਰਾਮ ਨਾਲ ਸੰਬੰਧਿਤ ਨਹੀਂ ਹੈ ਅਤੇ PG&E ਕੋਲੋਂ ਸਿਰਫ਼ ਘੱਟ ਉਰਜਾ ਰੇਟ ਅਤੇ ਕਿਸੇ PSPS ਦੌਰਾਨ ਵਾਧੂ ਅਧਿਸੂਚਨਾਵਾਂ ਪ੍ਰਦਾਨ ਕਰਾਉਂਦਾ ਹੈ। ਯੋਗਤਾ ਪੂਰੀਆਂ ਕਰਨ ਵਾਲੀਆਂ ਹਾਲਤਾਂ ਅਤੇ ਮਸ਼ੀਨਾਂ ਦੀ ਪੂਰੀ ਸੂਚੀ pge.com/medicalbaseline 'ਤੇ ਉਪਲਬਧ ਹੈ।